

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ ਨੇ COVID-19 ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ ਵਿੱਚ ਸ਼ਹਿਰ ਦੇ ਪਹਿਲੇ ਬੈਕਯਾਰਡ ਗਾਰਡਨ ਪ੍ਰੋਗਰਾਮ ਦੀ ਘੋਸ਼ਣਾ ਕੀਤੀ

ਬ੍ਰੈਮਪਟਨ, ਓਨਟਾਰੀਓ (16 ਅਪ੍ਰੈਲ, 2020) – ਕੱਲ੍ਹ, ਸਿਟੀ ਆਫ ਬ੍ਰੈਮਪਟਨ ਨੇ ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program) ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਸਾਡੇ ਸ਼ਹਿਰ ਵਿੱਚ ਭੋਜਨ ਸਬੰਧੀ ਸੁਰੱਖਿਆ ਸਹਿਯੋਗ ਵਿੱਚ ਮਦਦ ਲਈ ਨਵੀਂ ਈਕੋ-ਫ੍ਰੈਂਡਲੀ ਪਹਿਲਕਦਮੀ ਹੈ। ਇਹ ਨਿਵਾਸੀਆਂ ਨੂੰ COVID-19 (ਸੀ.ਓ.ਵੀ.ਆਈ.ਡੀ.-19) ਐਮਰਜੈਂਸੀ ਦੇ ਦੌਰਾਨ ਘਰ ਵਿਖੇ ਕਿਰਿਆਸ਼ੀਲ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਸਿਟੀ ਆਫ ਬ੍ਰੈਮਪਟਨ, ਕੈਨੇਡਾ ਵਿੱਚ ਪਹਿਲੀ ਮਿਊਨਿਸਿਪੈਲਿਟੀ ਹੈ, ਜਿਸਨੇ COVID-19 ਨੂੰ ਫੈਲਣ ਤੋਂ ਰੋਕਣ ਲਈ, ਨਿਵਾਸੀਆਂ ਨੂੰ ਆਪਣੇ ਖੁਦ ਦੀਆਂ ਸਬਜ਼ੀਆਂ ਉਗਾਉਣ ਵਿੱਚ ਸਹਿਯੋਗ ਕਰਨ ਲਈ ਪੂਰੇ ਸ਼ਹਿਰ ਵਿੱਚ ਇਹ ਪਹਿਲਕਦਮੀ ਸ਼ੁਰੂ ਕੀਤੀ ਹੈ।

ਨਵੇਂ ਬ੍ਰੈਮਪਟਨ ਬੈਕਯਾਰਡ ਗਾਰਡਨ ਪ੍ਰੋਗਰਾਮ ਦੇ ਚੇਅਰ, ਵਾਰਡਸ 2 ਅਤੇ 6 ਦੇ ਸਿਟੀ ਕਾਉਂਸਲਰ ਡਗ ਫ੍ਰਿਲੈਨਸ ਹਨ। ਇਹ ਪ੍ਰੋਗਰਾਮ ਸਿਟੀ ਦੇ ਪਾਰਕਸ ਮੈਟੇਨੈਂਸ ਐਂਡ ਫੋਰੈਸਟਰੀ (Parks Maintenance and Forestry) ਡਿਵੀਜ਼ਨ ਦੀ ਭਾਈਵਾਲੀ ਵਿੱਚ ਕੀਤਾ ਜਾ ਰਿਹਾ ਹੈ। ਲੋੜ ਪੈਣ ਤੇ ਇਸ ਵਿੱਚ ਭਾਈਚਾਰਕ ਭਾਈਵਾਲਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸਰੀਰਕ ਦੂਰੀ ਜਿਹੇ ਉਪਾਵਾਂ ਨੂੰ ਜ਼ਰੂਰੀ ਸਮਝਦੇ ਹੋਏ, ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੇ ਖੁਦ ਦੇ ਘਰਾਂ ਵਿੱਚ ਸਬਜ਼ੀਆਂ ਆਦਿ ਉਗਾਉਣ ਅਤੇ ਆਪਣੀ ਘਰ ਵਿੱਚ ਉੱਗੀਆਂ ਸਬਜ਼ੀਆਂ ਨੂੰ ਸਥਾਨਕ ਫੂਡ ਬੈਂਕਾਂ ਅਤੇ ਭਾਈਚਾਰਕ ਸੰਗਠਨਾਂ ਨੂੰ ਦਾਨ ਦੇਣ ਲਈ ਉਤਸ਼ਾਹਿਤ ਕਰਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਭੋਜਨ, ਲੋੜਵੰਦ ਲੋਕਾਂ ਵਿੱਚ ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਫੂਡ ਬੈਂਕਾਂ ਅਤੇ ਸੰਗਠਨਾਂ ਤੋਂ ਇੱਕ ਬੋਨਤੀ ਫਾਰਮ ਭਰਵਾਇਆ ਜਾਵੇਗਾ।

ਇਹ ਪਹਿਲਕਦਮੀ, ਭੋਜਨ ਸਬੰਧੀ ਸੁਰੱਖਿਆ ਤੇ ਕੇਂਦਰਿਤ, ਮੇਅਰ ਦੀ ਸੋਸ਼ਲ ਸਪੋਰਟ ਟਾਸਕ ਫੋਰਸ (Social Support Task Force) ਦਾ ਸਮਰਥਨ ਕਰਦੀ ਹੈ। ਇਹ ਸਿਟੀ ਦੀ, ਹਰੇ-ਭਰੇ ਸ਼ਹਿਰ (Green City) ਨੂੰ ਕਾਇਮ ਰੱਖਣ ਦੀ ਤਰਜੀਹ ਦੀ ਵੀ ਪੁਸ਼ਟੀ ਕਰਦੀ ਹੈ।

ਨਵਾਂ ਬੈਕਯਾਰਡ ਗਾਰਡਨ ਪ੍ਰੋਗਰਾਮ, ਮੌਜੂਦਾ ਕਮਿਊਨਿਟੀ ਗਾਰਡਨਸ (Community Gardens) ਪ੍ਰੋਗਰਾਮ ਦਾ ਵਿਸਤਾਰ ਹੈ, ਜਿਸਦੇ ਦੁਆਰਾ ਨਿਵਾਸੀ ਕਿਰਿਆਸ਼ੀਲ ਰਹਿ ਸਕਦੇ ਹਨ ਅਤੇ ਹਰਿਆਲੀ ਕਾਇਮ ਰੱਖ ਸਕਦੇ ਹਨ।

ਨਿਵਾਸੀ BramptonGreenCity@brampton.ca ਤੇ ਈਮੇਲ ਕਰਕੇ ਮੁਫਤ ਸਮਾਨ (ਮਿੱਟੀ ਅਤੇ ਬੀਜ) ਮੰਗਵਾ ਸਕਦੇ ਹਨ। ਅਸੀਂ ਆਪਣੀ ਵੈਬਸਾਈਟ www.brampton.ca/parks ਤੇ ਇਸ ਬਾਰੇ ਵਿੱਚ ਟਿਊਟੋਰੀਅਲ ਅਤੇ ਸੁਝਾਅ ਵੀ ਸਾਂਝੇ ਕਰਾਂਗੇ ਕਿ ਗਾਰਡਨ ਦੀ ਸੰਭਾਲ ਕਿਵੇਂ ਕੀਤੀ ਜਾਵੇ।

ਅਰਥ ਡੇ (Earth Day) ਦੀ 50^{ਵੀਂ} ਵਰ੍ਹੇਗੰਢ ਆਉਣ ਵਾਲੀ (ਬੁੱਧਵਾਰ, 22 ਅਪ੍ਰੈਲ) ਹੈ, ਇਸਲਈ ਇਹ ਨਿਵਾਸੀਆਂ ਵਾਸਤੇ ਬਹੁਤ ਵਧੀਆ ਮੌਕਾ ਹੈ ਕਿ ਉਹ ਸ਼ਹਿਰੀ ਖੇਤੀ ਵਿੱਚ ਯੋਗਦਾਨ ਕਰਨ, ਭਾਈਚਾਰੇ ਵਿੱਚ ਯੋਗਦਾਨ ਪਾਉਣ ਅਤੇ ਬ੍ਰੈਮਪਟਨ ਨੂੰ ਵੱਧ ਸਿਹਤਮੰਦ, ਲਚਕਦਾਰ ਅਤੇ ਵਾਤਾਵਰਣ ਸਬੰਧੀ ਸਥਿਰ ਸ਼ਹਿਰ ਬਣਨ ਵਿੱਚ ਮਦਦ ਕਰਨ। ਘਰ ਵਿੱਚ ਹੀ ਅਰਥ ਡੇ ਦਾ ਜਸ਼ਨ ਮਨਾਉਣ ਬਾਰੇ ਇੱਥੇ ਕੁਝ [ਸੁਝਾਅ \(tips\)](#) ਦਿੱਤੇ ਗਏ ਹਨ।

ਦਾਨ ਦੀ ਲੋੜ

ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਕਾਰੋਬਾਰ ਕਰਦੇ ਹੋ ਅਤੇ ਸਿਟੀ ਨੂੰ ਮਿੱਟੀ, ਸਬਜ਼ੀਆਂ ਦੇ ਪੌਦੇ ਅਤੇ ਬੀਜ ਦਾਨ ਦੇ ਤੌਰ ਤੇ ਦੇ ਸਕਦੇ ਹੋ, ਤਾਂ ਕਿਰਪਾ ਕਰਕੇ BramptonGreenCity@brampton.ca ਤੇ ਈਮੇਲ ਕਰੋ।

ਇਸ ਬਾਰੇ ਤਾਜ਼ਾ ਜਾਣਕਾਰੀ ਲਈ ਕਿ COVID-19 ਦੀ ਸਥਿਤੀ ਦੇ ਦੌਰਾਨ ਸਿਟੀ ਆਫ ਬ੍ਰੈਂਪਟਨ ਕੀ ਕਰ ਰਹੀ ਹੈ, www.brampton.ca/COVID19 ਤੇ ਜਾਓ।

ਹਵਾਲੇ

“ਇਸ ਮਹਾਂਮਾਰੀ ਦੇ ਦੌਰਾਨ, ਸਾਡੇ ਨਿਵਾਸੀਆਂ ਅਤੇ ਭਾਈਚਾਰਕ ਸਮੂਹਾਂ ਨੂੰ ਸਹਿਯੋਗ ਕਰਨਾ ਸਾਡੀ ਮੁੱਖ ਤਰਜੀਹ ਹੈ। ਸਾਡੀ ਸੋਸ਼ਲ ਸਪੋਰਟ ਟਾਸਕ ਫੋਰਸ, ਬ੍ਰੈਂਪਟਨ ਦੇ ਕਮਜ਼ੋਰ ਭਾਈਚਾਰਿਆਂ ਨੂੰ ਭੋਜਨ ਸਬੰਧੀ ਜ਼ਰੂਰੀ ਸਹਿਯੋਗ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਹ ਨਿਵਾਸੀਆਂ ਨੂੰ ਇਸ ਹਿੱਤ ਵਿੱਚ ਜੁੜਨ ਅਤੇ ਆਪਣੇ ਬੈਕਯਾਰਡਸ ਵਿੱਚ ਤਾਜ਼ੀਆਂ ਸਬਜ਼ੀਆਂ ਉਗਾਉਣ ਵਿੱਚ ਸਮਰੱਥ ਬਣਾ ਰਹੀ ਹੈ। ਬ੍ਰੈਂਪਟਨ ਦੇ ਨਿਵਾਸੀਆਂ ਦੇ ਸਹਿਯੋਗ ਨਾਲ, ਸਾਡਾ ਟੀਚਾ ਹੈ ਕਿ ਅਸੀਂ ਇਸ ਪ੍ਰੋਗਰਾਮ ਰਾਹੀਂ 1,000 ਨਵੇਂ ਬੈਕਯਾਰਡ ਗਾਰਡਨਸ ਦੀ ਸ਼ੁਰੂਆਤ ਕਰੀਏ। ਨਾਲ ਮਿਲ ਕੇ, ਅਸੀਂ ਕਿਰਿਆਸ਼ੀਲ ਰਹਿੰਦੇ ਹੋਏ ਅਤੇ ਭਾਈਚਾਰੇ ਦੇ ਮਾਣ ਨੂੰ ਵਧਾਉਂਦੇ ਹੋਏ, ਸਾਡੇ ਫੂਡ ਬੈਂਕਾਂ ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡਾ ਕਮਿਊਨਿਟੀ ਗਾਰਡਨਸ ਪ੍ਰੋਗਰਾਮ ਬਹੁਤ ਸਫਲ ਰਿਹਾ ਹੈ। ਹਾਲਾਂਕਿ ਅਸੀਂ ਸਰੀਰਕ ਦੂਰੀ ਜਿਹੇ ਉਪਾਵਾਂ ਨੂੰ ਜ਼ਰੂਰੀ ਸਮਝਦੇ ਹੋਏ ਉਸੇ ਤਰੀਕੇ ਨਾਲ ਭਾਈਚਾਰਕ ਗਾਰਡਨਸ ਦਾ ਕੰਮ ਨਹੀਂ ਕਰ ਸਕਦੇ, ਇਸੇ ਕਰਕੇ ਅਸੀਂ ਨਿਵਾਸੀਆਂ ਲਈ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਇਹ ਪ੍ਰੋਗਰਾਮ ਸਾਰੇ ਨਿਵਾਸੀਆਂ ਨੂੰ ਬਾਗਬਾਨੀ ਕਰਨ, ਵੱਖਰੇ ਰਹਿੰਦੇ ਹੋਏ ਆਉਟਡੋਰ ਦਾ ਅਨੰਦ ਮਾਣਨ ਅਤੇ ਸਾਡੇ ਭਾਈਚਾਰੇ ਦੇ ਬਜ਼ੁਰਗਾਂ ਅਤੇ ਲੋੜਵੰਦ ਲੋਕਾਂ ਨੂੰ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਦਾ ਹੈ।”

- ਡਗ ਵਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਫਲਾਵਰ ਸਿਟੀ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਚੁਣੌਤੀਪੂਰਣ ਸਮੇਂ ਦੇ ਦੌਰਾਨ, ਸਿਟੀ ਦਾ ਸਟਾਫ਼, ਨਿਵਾਸੀਆਂ ਨੂੰ ਘਰ ਵਿੱਚ ਰਹਿੰਦੇ ਹੋਏ, ਕਿਰਿਆਸ਼ੀਲ ਰਹਿਣ ਵਿੱਚ ਸਹਿਯੋਗ ਕਰਨ ਲਈ, ਬੈਕਯਾਰਡ ਗਾਰਡਨ ਪ੍ਰੋਗਰਾਮ ਲਾਗੂ ਕਰਨ ਲਈ ਵਚਨਬੱਧ ਹੈ। ਬ੍ਰੈਂਪਟਨ ਨੂੰ ਹਰੇ-ਭਰੇ ਸ਼ਹਿਰ ਦੇ ਤੌਰ ਤੇ ਵਿਕਸਿਤ ਕਰਨਾ ਅਤੇ ਬ੍ਰੈਂਪਟਨ ਵਿੱਚ ਭੋਜਨ ਸਬੰਧੀ ਸੁਰੱਖਿਆ ਵਿੱਚ ਯੋਗਦਾਨ ਪਾਉਣਾ, ਟਰਮ ਆਫ ਕਾਉਂਸਿਲ ਦੀ ਮੁੱਖ ਤਰਜੀਹ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਰਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

